

# ਅਹਖਾਵਲੀ

**ਇੰਜੀਲ (euangelion)**- ‘‘ਇੰਜੀਲ’’ ਨੂੰ ਮਿਸਰਤ ਯੂਨਾਨੀ ਸਥਦ *euangelion* ਤੋਂ ਅਨੁਵਾਦ ਕੀਤਾ ਗਿਆ ਹੈ। *Eu* (ਯੂ) ਦਾ ਅਰਥ ਹੈ ‘‘ਸੁਭ’’ ਜਾਂ ‘‘ਚੰਗਾ’’ *Angelion* (ਇੰਜ਼ਲਿਓਨ) ਦਾ ਅਰਥ ਹੈ, ‘‘ਸੰਦੇਸ਼,’’ ‘‘ਖਬਰ’’ ਜਾਂ ‘‘ਸਮਾਚਾਰ’’ ਇਸ ਤਰ੍ਹਾਂ ਇਹਦਾ ਅਰਥ ‘‘ਖੁਸ਼ੀ ਦੀ ਖਬਰ’’ ਹੋਇਆ। ਇਹਦਾ ਅਰਥ ਕੋਈ ਵੀ ਖੁਸ਼ੀ ਦੀ ਖਬਰ ਹੋ ਸਕਦਾ ਹੈ, ਪਰ ਨਵੇਂ ਨੇਮ ਵਿਚ ਇਸ ਦਾ ਅਰਥ ਯਿਸੂ ਦੀ ਇੰਜੀਲ ਹੀ ਹੈ। ਪੌਲਸ ਨੇ ਇਸ ‘‘ਖੁਸ਼ਖਬਰੀ’’ ਦੇ ਸਾਰ ਨੂੰ ਮਸੀਹ ਦੇ ਮਾਰੇ ਜਾਣ, ਦਫ਼ਨਾਏ ਜਾਣ ਅਤੇ ਜੀ ਉੱਠਣ ਦੀ ਸੱਚਾਈ ਦੇ ਨੂੰ ਤਿੰਨ ਪਹਿਲੂਆਂ ਤੋਂ ਵਿਖਾਇਆ ਹੈ (1 ਕੁਰਿੰਧੀਆਂ 15: 1-4)। ਅਸੀਂ ਇੰਜੀਲ ਨੂੰ ‘‘ਮੰਨਿਆ’’ ਹੈ (ਹੋਮੀਆਂ 10: 16; 1 ਪਤਰਸ 4: 17; 2 ਬੱਸਲੁਨੀਕੀਆਂ 1: 8), ਇਸ ਲਈ ਪੂਰੀ ਇੰਜੀਲ ਵਿਚ ਜੋ ਕੁਝ ਯਿਸੂ ਨੇ ਸਾਨੂੰ ਕਿਹਾ ਹੈ, ਉਸ ਨੂੰ ਮੰਨਣਾ ਸਾਡੇ ਲਈ ਜ਼ਰੂਰੀ ਹੈ।

**ਸਦੂਕੀ (Saddoukaios)**-ਸਦੂਕੀਆਂ ਦਾ ਪੰਥ ਬਾਈਲ ਦੇ ਪੁਰਾਣੇ ਅਤੇ ਨਵੇਂ ਦੋਹਾਂ ਨੇਮਾਂ ਦੇ ਵਕਫੇ ਸਮੇਂ ਹੋਂਦ ਵਿਚ ਆਇਆ। ਇਹ ਲੋਕ ਧਨੀ ਅਤੇ ਕੁਲੀਨ ਸਨ। ਫਲਸਤੀਨ ਵਿਚ ਉਹ ਘੱਟ ਗਿਣਤੀ ਵਿਚ ਸਨ, ਪਰ ਰੋਮ ਨਾਲ ਸਹਿਯੋਗ ਕਰਨ ਦੀ ਉਨ੍ਹਾਂ ਦੀ ਇੱਛਾ ਨਾਲ ਉਹਦਾ ਦੇ ਹੱਥ ਵਿਚ ਕਾਫ਼ੀ ਸ਼ਕਤੀ ਅਤੇ ਪ੍ਰਭਾਵ ਸੀ। ਹੈਰੋਦੇਸ ਮਹਾਨ ਦੀ ਹਕੂਮਤ ਤੋਂ ਲੈ ਕੇ 70 ਈਸਵੀ ਵਿਚ ਯਹੂਸਲਮ ਦੀ ਬਰਬਾਦੀ ਤਕ ਹਰ ਮਹਾਯਾਜਕ ਇਸੇ ਗੁੱਟ ਵਿੱਚੋਂ ਹੁੰਦਾ ਸੀ। ਸਦੂਕੀ ਤਰਕਵਾਦੀ ਸਨ (ਅਸੀਂ ਉਨ੍ਹਾਂ ਨੂੰ ਧਰਮ ਸ਼ਾਸਤਰੀ ‘‘ਉਦਾਰਵਾਦੀ’’ ਕਹਾਂਗੇ): ਉਹ ਹੁਣਾਨੀ ਸੰਸਾਰ, ਜੀ ਉੱਠਣ ਜਾਂ ਮੌਤ ਦੇ ਬਾਅਦ ਜ਼ਿੰਦਗੀ ਨੂੰ ਨਹੀਂ ਮੰਨਦੇ ਸਨ (ਮਰਗੁਸ 12: 18; ਰਸੂਲਾਂ ਦੇ ਕੰਮ 23: 6-8)। ਜਦ ਯਹੂਦੀਆਂ ਨੇ ਰੋਮ ਦੇ ਖ਼ਿਲਾਫ਼ ਬਗਾਵਤ ਕੀਤੀ, ਤਾਂ ਜੇਲੋਤੇਸਾਂ ਨੇ ਸਦੂਕੀਆਂ ਨੂੰ ਰੋਮੀਆਂ ਨਾਲ ਸਹਿਯੋਗ ਕਰਨ ਕਰਕੇ ਮਾਰਿਆ ਸੀ।

**ਸਪਤਤੀ ਅਨੁਵਾਦ (Septuagint)**-‘‘ਸੈਪਟੁਆਜਿੰਟ’’ ਲਾਤੀਨੀ ਭਾਸ਼ਾ ਤੋਂ ਲਿਆ ਗਿਆ ਹੈ ਜਿਹਦਾ ਅਰਥ ਹੈ ‘‘ਸੱਤਰਾ’’ ਅਤੇ ‘‘ਸਪਤਤੀ’’ ਅਨੁਵਾਦ 3 ਈ:ਪੂ: ਵਿਚ ਹੋਏ ਪੁਰਾਣੇ ਨੇਮ ਦੇ ਯੂਨਾਨੀ ਅਨੁਵਾਦ ਨੂੰ ਕਿਹਾ ਜਾਂਦਾ ਹੈ। ਰਵਾਇਤ ਮੁਤਾਬਕ ਇਸ ਨੂੰ ਸੱਤਰ ਅਨੁਵਾਦਕਾਂ ਨੇ ਤਿਆਰ ਕੀਤਾ ਸੀ। ਵਿਦਵਾਨਾਂ ਵੱਲੋਂ ਅਨੁਵਾਦ ਦੇ ਇਸ ਕੰਮ ਨੂੰ ਆਮ ਤੌਰ ਤੇ ਰੋਮੀ ਅੰਕ ਸੱਤਰ (LXX) ਨਾਲ ਜਾਣਿਆ ਜਾਂਦਾ ਹੈ। ਯਿਸੂ ਅਤੇ ਉਹਦੇ ਰਸੂਲ ਆਮ ਤੌਰ ਤੇ ਯੂਨਾਨੀ ਅਨੁਵਾਦ ਵਿੱਚੋਂ ਹੀ ਹਵਾਲੇ ਦਿੰਦੇ ਸਨ, ਉਹ ਇਹ ਸਮਝਾਉਣ ਵਿਚ ਮਦਦਗਾਰ ਹੈ ਕਿ ਉਨ੍ਹਾਂ ਵੱਲੋਂ ਦੁਹਰਾਈਆਂ ਗਈਆਂ ਆਇਤਾਂ ਵਿਚ ਪੁਰਾਣੇ ਨੇਮ ਦੇ ਮੂਲ ਇਬਰਾਨੀ ਭਾਸ਼ਾ ਨਾਲੋਂ ਮਾਮੂਲੀ ਜਿਹਾ ਫ਼ਰਕ ਉਸ ਦੇ ਅਨੁਵਾਦ ਕਰਕੇ ਹੀ ਸਨ।

**ਕਲੀਸੀਆ (ekklessia)**-ਕਲੀਸੀਆ ਸਥਦ ਨੂੰ ਮਿਸਰਤ ਯੂਨਾਨੀ ਸਥਦ ਏਕਲੇਸੀਆ ਤੋਂ ਲਿਆ ਗਿਆ ਹੈ। ਇਹ ਯੂਨਾਨੀ ਸਥਦ ਅਜੋਕੀ ਅੰਗ੍ਰੇਜ਼ੀ ਭਾਸ਼ਾ ਦੇ “ecclesiastes” (“the church man”) ਅਤੇ “ecclesiastical” (“ਜੋ ਕਲੀਸੀਆ ਦਾ ਹੈ”) ਦੇ ਰੂਪ

ਵਿਚ ਵਰਤਿਆ ਜਾਂਦਾ ਹੈ। ਏਕਲੇਸੀਆ, ਉਪਸਰਗ ਏੱਕ ('ਬਾਹਰ') ਅਤੇ ਕ੍ਰਿਆ ਰੂਪ ਕੋਲਿਓ 'ਸੱਦਣਾ' ਦਾ ਮੇਲ ਹੈ ਅਤੇ ਇਹਦਾ ਸ਼ਬਦੀ ਅਰਥ ਹੈ 'ਸੱਦੇ ਹੋਏ'। ਭੌਤਿਕ ਸੰਸਾਰ ਵਿਚ ਇਸ ਨੂੰ 'ਸਭਾ' (ਯਾਨੀ ਲੋਕਾਂ ਦਾ ਇਕੱਠਾ ਹੋਣਾ) (ਤੁਲਨਾ ਰਸੂਲਾਂ ਦੇ ਕੰਮ 19: 41) ਕਿਹਾ ਜਾਂਦਾ ਹੈ। ਪਰ ਯਿਸੂ ਨੇ, ਇਸ ਸ਼ਬਦ ਨੂੰ ਉਹਦੇ 'ਆਪਣੇ ਸੱਦੇ ਹੋਏ' ਲੋਕ ਵਿਸ਼ੇਸ਼ ਅਰਥ ਦੇ ਦਿੱਤਾ (ਮੱਤੀ 16: 18) ਅਤੇ ਇਸ ਨੂੰ ਰਸੂਲਾਂ ਦੇ ਕੰਮ ਦੀ ਕਿਤਾਬ ਵਿਚ ਆਮ ਤੌਰ 'ਤੇ ਇਸੇ ਅਰਥ ਵਿਚ ਲਿਖਿਆ ਗਿਆ ਹੈ। ਇਸ ਕਿਤਾਬ ਨੂੰ ਵਿਸ਼ਵਵਿਆਪੀ ਕਲੀਸੀਆ ਲਈ (ਰਸੂਲਾਂ ਦੇ ਕੰਮ 2: 47; KJV), ਸਥਾਨਕ ਕਲੀਸੀਆਵਾਂ (ਅਰਥਾਤ ਮੰਡਲੀਆਂ; ਰੋਮੀਆਂ 16: 16) ਲਈ ਜਾਂ ਬੰਦਰੀ ਲਈ ਵਰਤਿਆ ਜਾ ਸਕਦਾ ਹੈ (1 ਭਰਿੰਧੀਆਂ 14: 12, 19, 23, 28)। ਰਸੂਲਾਂ ਦੇ ਕੰਮ ਕਿਤਾਬ ਵਿਚ, ਲੁਕਾ ਨੇ ਆਮ ਤੌਰ 'ਤੇ ਇਸ ਸ਼ਬਦ ਦੀ ਵਰਤੋਂ ਸਥਾਨਕ ਮੰਡਲੀ (ਅਰਥਾਤ ਕਿਸੇ ਖਾਸ ਇਲਾਕੇ ਵਿਚ ਸਭ 'ਸੱਦੇ ਹੋਏ' ਲੋਕਾਂ) ਲਈ ਕੀਤੀ ਹੈ।

**ਖ੍ਰਿਸਟਸ (Christos)**-ਖ੍ਰਿਸਟਸ ਅਤੇ ਅੰਗ੍ਰੇਜ਼ੀ ਸ਼ਬਦ 'ਕ੍ਰਾਈਸਟ' ਇਬਰਾਨੀ ਸ਼ਬਦ 'ਮਸਾਯਾਰ' ਦੇ ਯੂਨਾਨੀ ਰੂਪ ਤੋਂ ਲਏ ਗਏ ਹਨ। ਦੋਹਾਂ ਦਾ ਅਰਥ 'ਚੁਣਿਆ ਹੋਇਆ' ਜਾਂ 'ਮਸਹ ਕੀਤਾ ਹੋਇਆ' ਹੈ। ਪੁਰਾਣੇ ਨੇਮ ਵਿਚ ਯਾਜਕਾਂ, ਨਬੀਆਂ ਅਤੇ ਰਾਜਿਆਂ ਨੂੰ ਮਸਹ ਕੀਤਾ ਜਾਂਦਾ ਸੀ, ਸੋ ਇਹ ਸ਼ਬਦ ਕਿਸੇ ਲਈ ਵੀ ਵਰਤਿਆ ਜਾ ਸਕਦਾ ਸੀ। ਮਹਾਯਾਜਕ (ਲੇਵੀਆਂ ਦੀ ਪੇਖੀ 4: 3) ਅਤੇ ਨਬੀਆਂ ਨੂੰ 'ਮਸਹ' (ਜਬੂਰਾਂ ਦੀ ਪੇਖੀ 105: 15) ਕੀਤੇ ਹੋਏ ਕਿਹਾ ਜਾਂਦਾ ਸੀ। ਖਾਸ ਕਰਕੇ ਇਹ ਸ਼ਬਦ ਇਸਰਾਏਲ ਦੇ ਰਾਜਿਆਂ ਲਈ ਵਰਤਿਆ ਜਾਂਦਾ ਸੀ (ਜਬੂਰਾਂ ਦੀ ਪੇਖੀ 2: 2; 18: 50)। ਦਾਊਦ ਨੇ ਸ਼ਾਉਲ ਨੂੰ ਮਾਰਨ ਤੋਂ ਇਸ ਕਰਕੇ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਹ 'ਪ੍ਰਮੇਸ਼ਵਰ ਦਾ ਮਸਹ ਕੀਤਾ ਹੋਇਆ' ਸੀ (1 ਸਮੁਏਲ 24: 6; 26: 9; ਤੁਲਨਾ 2 ਸਮੁਏਲ 1: 14)। ਯਹੁਦੀ ਲੋਕ 'ਮਸੀਹਾ' ਦੀ ਉਡੀਕ ਕਰ ਰਹੇ ਸਨ, ਜਿਸ ਨੇ ਦਾਊਦ ਰਾਜਾ ਦੇ ਕੁਲ ਵਿੱਚੋਂ ਆਉਣਾ ਸੀ ਅਤੇ ਉਹਦੀ ਪੁਰਾਣੀ ਸ਼ਾਨ ਨੂੰ ਬਹਾਲ ਕਰਨਾ ਸੀ। ਯਕੀਨਨ ਯਿਸੂ ਉਹੀ ਮਸੀਹਾ ਅਰਥਾਤ ਮਸੀਹ/ਖ੍ਰਿਸਟਸ ਹੀ ਸੀ ਜਿਹਦੀ ਉਹ ਸਦੀਆਂ ਤੋਂ ਉਡੀਕ ਕਰ ਰਹੇ ਸਨ (ਮੱਤੀ 16: 17; ਮਰਕਸ 14: 61, 62; ਯੂਹੀਨਾ 4: 26)। ਯਿਸੂ ਯਾਜਕ (ਇਬਰਾਨੀਆਂ 4: 14), ਨਬੀ (ਤੁਲਨਾ ਰਸੂਲਾਂ ਦੇ ਕੰਮ 3: 22), ਅਤੇ ਰਾਜਾ ਵੀ ਹੈ (1 ਤਿਮੇਥਿਊਸ 6: 15), ਇਸ ਲਈ ਉਸ ਦੀਆਂ ਇਨ੍ਹਾਂ ਸਭ ਭੂਮਿਕਾਵਾਂ ਲਈ ਸ਼ਬਦ 'ਮਸਹ' ਉਹਦੇ ਲਈ ਵਰਤਿਆ ਜਾ ਸਕਦਾ ਹੈ। ਜਦ ਯਹੁਦੀਆਂ ਨੇ 'ਮਸੀਹਾ/ਖ੍ਰਿਸਟਸ' ਸ਼ਬਦ ਸੁਣਿਆ ਤਾਂ ਅਚਾਨਕ ਉਨ੍ਹਾਂ ਦੇ ਮਨ ਨੇ ਉਸ ਨੂੰ ਰਾਜਾ ਦੇ ਰੂਪ ਵਿਚ ਵੇਖਿਆ। ਜਦ ਅਸੀਂ ਯਿਸੂ ਨੂੰ 'ਮਸੀਹ ਅਰਥਾਤ ਖ੍ਰਿਸਟਸ' ਕਹਿੰਦੇ ਹਾਂ, ਤਾਂ ਅਸੀਂ ਉਹਦੇ ਰਾਜਾ ਹੋਣ ਦਾ ਐਲਾਨ ਕਰਦੇ ਹਾਂ।

**ਤੌਬਾ (metanoeo)**-ਜਾਂ 'ਪਸ਼ਚਾਤਾਪ ਕਰਨਾ' ਨੂੰ ਮਿਸ਼ਰਤ ਯੂਨਾਨੀ ਸ਼ਬਦ ਤੋਂ ਅਨੁਵਾਦ ਕੀਤਾ ਗਿਆ ਹੈ ਜੋ 'ਪਸ਼ਚਾਤ' (meta) ਦੇ ਨਾਲ 'ਵਿਚਾਰ' (noema) ਸ਼ਬਦ ਨਾਲ ਬਣਦਾ ਹੈ। ਇਹਦਾ ਮੂਲ ਅਨੁਵਾਦ ਪਿਛਲੀਆਂ ਗੱਲਾਂ ਦੇ ਵਿਚਾਰ ਜਾਂ ਆਪਣੀ ਸੋਚ ਨੂੰ ਬਦਲਣਾ ਹੈ (ਪਿਆਨ ਦਿਓ ਕਿ ਪਸ਼ਚਾਤਾਪ ਮਨੋਂ ਹੁੰਦਾ ਹੈ। ਇਹ ਮੈਟਾਨੋਇਓ ਲਈ ਕੈਥੋਲਿਕ ਬਾਈਬਲ ਦੇ 'do penance [ਪ੍ਰਾਸ਼ਚਿਤ ਕਰਨਾ]' ਦੇ ਉਲਟ ਹੈ। ਤੌਬਾ 'ਮਨ ਦਾ ਬਦਲਣਾ' ਹੈ (ਮੱਤੀ 21: 29; ਇਬਰਾਨੀਆਂ 12: 17 ਤੇ ਅਨੁਵਾਦਾਂ ਦੀ ਤੁਲਨਾ) ਅਤੇ

ਉਸ ਅਰਥ ਵਿਚ ਇਹ ਖੁਦਾ ਲਈ ਵੀ ਹੋ ਸਕਦਾ ਹੈ (ਉਤਪਤ 6:6)। ਪਰ ਮਨੁੱਖ ਲਈ ਇਸ ਸ਼ਬਦ ਦੀ ਵਰਤੋਂ ਕਰਦਿਆਂ ਇਹਦਾ ਅਰਥ ਆਮ ਤੌਰ ਤੇ ਪਾਪ ਨਾ ਕਰਨ ਦਾ ਫੈਸਲਾ ਅਤੇ/ਜਾਂ ਕੋਈ ਹੋਰ ਖਸ਼ ਪਾਪ ਕਰਨਾ ਛੱਡਣਾ ਹੁੰਦਾ ਹੈ। ਪਸ਼ਚਾਤਾਪ ਪ੍ਰਮੇਸ਼ਵਰ ਯੋਗ ਉਦਾਸੀ ਦਾ ਨਤੀਜਾ ਹੈ (ਵੇਖੋ 2 ਕੁਰਿੰਧੀਆਂ 7:10; ‘ਪ੍ਰਮੇਸ਼ਵਰ ਯੋਗ ਉਦਾਸੀ’ ਨੂੰ ‘ਸੰਸਾਰ ਦੀ ਉਦਾਸੀ’ ਦੇ ਉਲਟ ਦੱਸਿਆ ਗਿਆ ਹੈ ਜਿਹਦਾ ਨਤੀਜਾ ਮੌਤ ਹੈ)। ਤੌਬਾ ਨਾਲ ਜਿੰਦਗੀ ਵਿਚ ਬਦਲਾਅ ਆਵੇਗਾ (ਰਸੂਲਾਂ ਦੇ ਕੰਮ 26:20)। ਤੌਬਾ ਨਾਲ ਜਿੰਦਗੀ ਵਿਚ ਆਉਣ ਵਾਲੀ ਤਬਦੀਲੀ ਅਹਿਮ ਹੈ। ਪੈਂਟੀਕਾਸਟ ਵਾਲੇ ਦਿਨ, ‘ਤੌਬਾ’ (ਪਸ਼ਚਾਤਾਪ) ਦਾ ਹੁਕਮ ਤਿੰਨ ਹਜ਼ਾਰ ਲੋਕਾਂ ਨੇ ਓਸੇ ਦਿਨ ਮੰਨਿਆ ਸੀ (ਰਸੂਲਾਂ ਦੇ ਕੰਮ 2:38, 41), ਭਾਵੇਂ ਉਸ ਫੈਸਲੇ ਨੂੰ ਲਾਗੂ ਕਰਨ ਲਈ (ਯਾਨੀ ਆਪਣੀਆਂ ਜਿੰਦਗੀਆਂ ਬਦਲਣ) ਵਿਚ ਕਈ ਦਿਨ ਲੱਗ ਜਾਣੇ ਸਨ।

ਨਈ-ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਨਈ ਭਵਿੱਖ ਦੀ ਖਬਰ ਪਹਿਲਾਂ ਤੋਂ ਦੇਣ ਵਾਲੇ ਨੂੰ ਕਹਿੰਦੇ ਹਨ, ਅਤੇ ਪੁਰਾਣੇ ਨੇਮ ਵਿਚ ਨਈਆਂ ਦੇ ਕੰਮ ਦਾ ਇਹ ਅਹਿਮ ਹਿੱਸਾ ਹੁੰਦਾ ਸੀ। ਪਰ ‘ਨਈ’ ਬੁਨਿਆਦੀ ਤੌਰ ਤੇ ‘‘ਖੁਦਾ ਦੇ ਬੁਲਾਰੇ’’ ਨੂੰ ਕਿਹਾ ਜਾਂਦਾ ਸੀ। ਭਵਿੱਖ ਦੀ ਪਹਿਲਾਂ ਤੋਂ ਖਬਰ ਦੇਣਾ ਤਾਂ ਕਿਸੇ ਵੀ ਨਈ ਦੇ ਰਾਹੀਂ ਇਸ ਗੱਲ ਤੇ ਜੋਰ ਦੇਣ ਲਈ ਹੁੰਦਾ ਸੀ ਕਿ ਇਹ ਪ੍ਰਭੂ ਦਾ ਹੀ ਸੁਨੇਹਾ ਹੈ। ਨਈ ਦੇ ਸੁਨੇਹੇ ਵਿਚ ਆਪਣੇ ਸਮੇਂ ਦੇ ਲੋਕਾਂ ਲਈ ਫਿਕਰ ਹੁੰਦੀ ਸੀ। ਇਸ ਲਈ ਨਈ ਨੂੰ ਪ੍ਰਮੇਸ਼ਵਰ ਦੀ ਪ੍ਰੇਰਣਾ ਨਾਲ ਭੇਜਿਆ ਹੋਇਆ ਕਹਿਣਾ ਜਿਆਦਾ ਸਹੀ ਹੋਵੇਗਾ। ਉਹ ‘ਪਹਿਲਾਂ ਪਤਾ’ ਦੇਣ ਵਾਲਾ ਤਾਂ ਕਦੇ ਕਦੇ ਹੁੰਦਾ ਸੀ, ਪਰ ‘ਭਵਿੱਖ ਦਾ ਪਤਾ’ ਉਹ ਹਮੇਸ਼ਾ ਹੀ ਦਿੰਦਾ ਸੀ।

**ਨਰਕ (geenna)**-ਨਰਕ ਜਾਂ “hell” ਲਈ KJV ਵਿਚ ਤਿੰਨ ਸ਼ਬਦ ਵਰਤੇ ਗਏ ਹਨ: (1) ‘‘ਰੋਹੰਨਾ’’ (geenna) ਦੁਸ਼ਟਾਂ ਦੇ ਸਦਾ ਦੇ ਟਿਕਾਣੇ ਨੂੰ ਕਿਹਾ ਗਿਆ ਹੈ (ਜਿਸ ਨੂੰ ਆਸੀਂ ਆਮ ਤੌਰ ਤੇ ‘‘ਨਰਕ’’ ਦੇ ਰੂਪ ਵਿਚ ਵਿਚਾਰਦੇ ਹਾਂ)। (2) ‘‘ਟਾਰਟਰਸ’’ (tartaroo), ਜਿਹਦਾ ਜ਼ਿਕਰ ਵਚਨ ਵਿਚ ਸਿਰਫ ਇੱਕੋ ਵਾਰ ਮਿਲਦਾ ਹੈ (2 ਪਤਰਸ 2:4), ਇਹ ਨਾਮ ਉਸ ‘‘ਬਾਂ’’ ਬਾਰੇ ਗੱਲ ਕਰਦਾ ਹੈ ਜਿੱਥੇ ਦੁਸ਼ਟ ਫਰਿਸਤੇ ਨਿਆਂ ਦੀ ਉਡੀਕ ਕਰ ਰਹੇ ਹਨ। (3) ‘‘ਹੋਡਿਸ’’ (ਵੇਖੋ ‘‘ਪਤਾਲ’’)।

**ਪਤਾਲ (hades)**-ਪਤਾਲ ਲਈ ਯੂਨਾਨੀ ਸ਼ਬਦ ਹੋਡਿਸ ਦਾ ਮੂਲ ਅਰਥ ‘‘ਅਦਿੱਖ ਸੰਸਾਰ’’ ਹੈ ਅਤੇ ਇਹਦੀ ਵਰਤੋਂ ਯੂਨਾਨੀ ਲੋਕ ‘‘ਆਦਰਸ਼ ਸੰਸਾਰ’’ ਲਈ ਕਰਦੇ ਸਨ। ਨਵੇਂ ਨੇਮ ਵਿਚ ਯਿਸੂ ਅਤੇ ਹੋਰਨਾਂ ਵੱਲੋਂ ਇਹਦੀ ਵਰਤੋਂ ਮੌਤ ਅਤੇ ਜੀ ਉੱਠਣ ਦੇ ਦਰਮਿਆਨ ਦੇ ਸਮੇਂ ਲਈ ਕੀਤੀ ਗਈ ਹੈ। ਲੁਕਾ 16:19-31 ਵਿਚ ਅਮੀਰ ਆਦਮੀ ਅਤੇ ਲਾਜ਼ਰ ਦੀ ਕਹਾਣੀ ਵਿੱਚੋਂ ਮੁਰਦਿਆਂ ਦੇ ਇਸ ਸੰਸਾਰ ਦੀ ਝਲਕ ਮਿਲਦੀ ਹੈ।

**ਪਸ਼ਚਾਤਾਪ-ਵੇਖੋ ‘‘ਤੌਬਾ’’**

ਪ੍ਰੀਮਿਲੇਨਿਅਲਿਜ਼ਮ-ਪ੍ਰੀਮਿਲੇਨਿਅਲਿਜ਼ਮ, ਲਾਤੀਨੀ ਸ਼ਬਦਾਂ ‘‘ਪ੍ਰੀ’’ (‘‘ਪਹਿਲਾਂ’’) ਅਤੇ ‘‘ਮਿਲੇਨਿਅਮ’’ (‘‘ਹਜ਼ਾਰ ਸਾਲਾਂ’’) ਦਾ ਜੋੜ ਹੈ। ਮਸੀਹ ਦੀ ਢੂਜੀ ਆਮਦ ਤੋਂ ਪਹਿਲਾਂ ਦੇ ਸਮੇਂ ਨੂੰ ਉਪਸਰਗ ‘‘ਪ੍ਰੀ’’ ਨਾਲ ਸਮਝਾਇਆ ਜਾਂਦਾ ਹੈ। ਪ੍ਰੀਮਿਲੇਨਿਅਸਟਾਂ ਦਾ ਮੰਨਣਾ ਹੈ ਕਿ ਪ੍ਰਕਾਸ਼ ਦੀ ਪੋਥੀ 20 ਅਧਿਆਇ ਦੇ ਹਜ਼ਾਰ ਸਾਲ ਤੋਂ ਪਹਿਲਾਂ ਮਸੀਹ ਆ ਰਿਹਾ ਹੈ। (ਪੇਸਟ-ਪ੍ਰੀਮਿਲੇਨਿਅਲਿਜ਼ਮਾਂ ਦਾ ਮੰਨਣਾ ਹੈ ਕਿ ਮਸੀਹ ਇਕ ਹਜ਼ਾਰ ਸਾਲ ਦੇ ਰਾਜ ਦੇ

ਬਾਅਦ ਆ ਰਿਹਾ ਹੈ।) ਪਰ ਪ੍ਰੀਮਿਲੇਨਿਅਲਿਜ਼ਮ ਵਿਚ ਮਸੀਹ ਦੀ ਵਾਪਸੀ ਤੋਂ ਵੱਧ ਕੁਝ ਹੋਰ ਉਲੜਾਉਣ ਵਾਲੀ ਧਰਮ ਸਿੱਖਿਆ ਵੀ ਹੈ। ਇਸ ਨੂੰ ਇਕ ਤਰ੍ਹਾਂ ਨਾਲ ਸਵਰਗੀ ਪ੍ਰਬੰਧ ਦੱਸਿਆ ਜਾਂਦਾ ਹੈ ਜਿਸ ਦੀ ਸਿੱਖਿਆ ਮੁਤਾਬਕ ਮਸੀਹ ਛੇਤੀ ਹੀ ਯਹੂਸ਼ਲਮ ਵਿਚ ਆਪਣਾ ਰਾਜ ਕਾਇਮ ਕਰੇਗਾ (ਆਮ ਤੌਰ 'ਤੇ ਪ੍ਰੀਮਿਲੇਨਿਅਲਿਸਟ ਲੋਕ ਕਲੀਸੀਆ ਅਤੇ ਰਾਜ ਵਿਚ ਫਰਕ ਦੱਸਦੇ ਹਨ)। ਉਨ੍ਹਾਂ ਦੀ ਸਿੱਖਿਆ ਮੁਤਾਬਕ ਯਹੂਸ਼ਲਮ ਵਿਚ ਆ ਕੇ ਯਿਸੂ ਦਾਉਦ ਦੀ ਗੱਦੀ ਤੇ ਬੈਠੇਗਾ, (ਯਹੂਸ਼ਲਮ ਵਿਚ) ਹੈਕਲ ਫੇਰ ਤੋਂ ਬਣਾਵੇਗਾ, ਅਤੇ ਧਰਤੀ ਤੇ ਇਕ ਹਜ਼ਾਰ ਸਾਲ ਲਈ ਰਾਜ ਕਰੇਗਾ। ਉਨ੍ਹਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਪ੍ਰਕਾਸ਼ ਦੀ ਪੋਥੀ 20:2-5 ਵਾਲਾ “ਹਜ਼ਾਰ ਸਾਲ” ਸੰਕੇਤਕ ਭਾਸ਼ਾ ਹੈ (ਪ੍ਰਕਾਸ਼ ਦੀ ਪੋਥੀ ਵਿਚ ਵਰਤੇ ਗਏ ਜ਼ਿਆਦਾ ਅੰਕਾਂ ਵਾਂਗ), ਜੋ ਇਸ ਗੱਲ ਨੂੰ ਵਿਖਾਉਂਦਾ ਹੈ ਕਿ “ਸਾਰਾ ਇਖਤਿਆਰ” ਮਸੀਹ ਨੂੰ ਦਿੱਤਾ ਗਿਆ ਹੈ (ਮੱਤੀ 28:18)। ਰਸੂਲਾਂ ਦੇ ਕੰਮ 2 ਵਿਚ ਇੰਜੀਲ ਦੇ ਪਹਿਲੇ ਸੰਦੇਸ਼ ਵਿਚ, ਪਤਰਸ ਨੇ ਐਲਾਨ ਕੀਤਾ ਸੀ ਕਿ ਯਿਸੂ ਹੁਣ ਦਾਉਦ ਦੀ ਗੱਦੀ ਤੇ ਬੈਠਾ ਹੈ ਅਤੇ ਹੁਣ ਸਵਰਗ ਵਿਚ ਮੁਦਾ ਦੇ ਸਮੇਂ ਹੱਥ ਬੈਠਾ ਹੈ। ਰਸੂਲਾਂ ਦੇ ਕੰਮ ਦੀ ਕਿਤਾਬ ਵਿਚ ਕਈ ਭਾਗਾਂ ਹਜ਼ਾਰ ਵਰ੍ਹੇ ਦੀ ਸਿੱਖਿਆ ਯਾਨੀ ਪ੍ਰੀਮਿਲੇਨਿਅਲਿਜ਼ਮ ਦੀ ਸਿੱਖਿਆ ਦੀਆਂ ਗਲਤੀਆਂ ਦਾ ਪਤਾ ਲਗਦਾ ਹੈ।

**ਪ੍ਰੀਮਿਲੇਨਿਅਲਿਸਟ-ਵੇਖੋ ‘ਪ੍ਰੀਮਿਲੇਨਿਅਲਿਜ਼ਮ’**

ਫਰੀਸੀ (*pharisaioi*)-‘ਫਰੀਸੀ’ ਇਖਰਾਨੀ ਭਾਸ਼ਾ ਤੋਂ ਲਿਆ ਗਿਆ ਸ਼ਬਦ ਹੈ ਜਿਹਦਾ ਅਰਥ ਹੈ ‘ਵੱਖ ਕੀਤੇ ਹੋਏ।’ ਬਾਈਬਲ ਦੇ ਦੋਹਾਂ ਨੇਮਾਂ ਦੇ ਵਕਫੇ ਵਿਚ ਮੱਕਾਬੀਆਂ ਦੀ ਹਕੂਮਤ ਦੌਰਾਨ ਇਹ ਪੰਥ ਹੋਂਦ ਵਿਚ ਆਇਆ। ਇਸ ਪੰਥ ਦੇ ਮੁਢਲੇ ਦਿਨਾਂ ਵਿਚ ਫਰੀਸੀਆ ਨੇ ਆਪਣੇ ਆਪ ਨੂੰ ਕੁਝ ਖਾਸ ਸਿਆਸੀ ਗੁੱਟਾਂ ਤੋਂ ਵੱਖ ਰੱਖਿਆ ਸੀ। ਯਿਸੂ ਦੇ ਸਮੇਂ ਵਿਚ, ਉਹ ਆਪਣੇ ਆਪ ਨੂੰ ਰਵਾਇਤੀ ਤੌਰ 'ਤੇ ਸ਼ੁੱਧ ਨਾ ਰੱਖਣ ਵਾਲਿਆਂ ਨਾਲੋਂ ਵੱਖਰਾ ਰੱਖਦੇ ਸਨ, ਅਤੇ ਬਹੁਤਿਆਂ ਨੇ ਆਪਣੇ ਆਪ ਨੂੰ ਸ਼ਰਾ ਦੀਆਂ ਮਾਮੂਲੀ ਤੋਂ ਮਾਮੂਲੀ ਗੱਲਾਂ ਪੂਰੀਆਂ ਕਰਨ ਲਈ ਆਮ ਜਨ ਜੀਵਨ ਨਾਲੋਂ ਵੱਖ ਕਰ ਰੱਖਿਆ ਸੀ। ਯਹੂਦੀ ਧਰਮ ਵਿਚ ਉਹ ‘ਸਭਨਾਂ ਤੋਂ ਖਰੇ ਪੰਥ’ ਦੇ ਲੋਕ ਮੰਨੇ ਜਾਂਦੇ ਸਨ (ਰਸੂਲਾਂ ਦੇ ਕੰਮ 26:5)। ਜ਼ਿਆਦਾਤਰ ਗ੍ਰੰਥੀ ਇਨ੍ਹਾਂ ਦੇ ਗੁੱਟ ਦੇ ਹੀ ਹੁੰਦੇ ਸਨ। ਉਹ ਮਨੁੱਖਾਂ ਦੀਆਂ ਪਰੰਪਰਾਵਾਂ ਅਤੇ ਪ੍ਰਮੇਸ਼ਵਰ ਦੇ ਹੁਕਮਾਂ ਨੂੰ ਇੱਕੋ ਗੱਲ ਮੰਨਦੇ ਸਨ (ਮੱਤੀ 15:1-9), ਇਸ ਲਈ ਅੱਜ ਦੇ ਸੰਦਰਭ ਵਿਚ ਅਸੀਂ ਉਨ੍ਹਾਂ ਨੂੰ ਧਰਮ ਸਾਸਤਰੀ ‘ਕੱਟੜ’ ਕਹਾਂਗੇ। ਨਿਭੁਦੇਮੁਸ ਇਕ ਫਰੀਸੀ ਸੀ (ਯੂਹੰਨਾ 3:1), ਜਿਵੇਂ ਪੌਲਸ ਵੀ ਸੀ (ਫਿਲਿਪੀਆਂ 3:5; ਗਲਾਤੀਆਂ 1:14)। ਜੋਸੇਫਸ ਦੇ ਲੇਖਾਂ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਦੀ ਗਿਣਤੀ ਬਹੁਤੀ ਨਹੀਂ ਸੀ; ਯਿਸੂ ਦੇ ਸਮੇਂ ਵਿਚ, ਇਨ੍ਹਾਂ ਦੀ ਗਿਣਤੀ ਸਿਰਫ਼ ਛੇ ਹਜ਼ਾਰ ਦੇ ਕਰੀਬ ਸੀ। ਉਹ ਆਪਣੇ ਆਪ ਨੂੰ ਸਦੂਕੀਆਂ ਤੋਂ ਕਈ ਤਰੀਕਿਆਂ ਨਾਲ, ਵੱਖਰੇ ਮੰਨਦੇ ਸਨ: ਇਨ੍ਹਾਂ ਦੀ ਕੋਈ ਸਿਆਸੀ ਖਾਹਸ਼ ਨਹੀਂ ਸੀ; ਉਹ ਰੂਹਾਂ, ਡਰਿਸ਼ਤਿਆਂ ਅਤੇ ਮੁਰਦਿਆਂ ਦੇ ਜੀ ਉੱਠਣ ਵਿਚ ਯਕੀਨ ਰੱਖਦੇ ਸਨ (ਰਸੂਲਾਂ ਦੇ ਕੰਮ 23:8); ਉਹ ਲੋਕਾਂ ਵਿਚ ਹਰਮਨ ਪਿਆਰੇ ਸਨ; ਉਨ੍ਹਾਂ ਵਿੱਚੋਂ ਕਈ ਤਾਂ ਮਸੀਹੀ ਬਣ ਗਏ (ਰਸੂਲਾਂ ਦੇ ਕੰਮ 15:5; 23:6); ਅਤੇ ਯਹੂਸ਼ਲਮ ਦੀ ਬਰਬਾਦੀ ਦੇ ਬਾਅਦ ਵੀ ਉਨ੍ਹਾਂ ਦੇ ਗੁੱਟ ਦੀ ਹੋਂਦ ਹੈ ਸੀ।

**ਬਪਟਿਸਮਾ (*baptisma or baptismos*)**-‘ਬਪਟਿਸਮਾ’ ਯੂਨਾਨੀ ਸ਼ਬਦ ਦਾ ਬਦਲਵਾਂ

ਰੂਪ ਹੈ। ਬਧਸਿਤਮਾ ਦਾ ਅਰਥ ਹੈ ‘‘ਡੁਬਕੀ’’ ਅਤੇ ਬਧਤਿਸਮੋਸ ਦਾ ਅਰਥ ‘‘ਡੁਬਾਉਣ ਦੀ ਪ੍ਰਕਿਆ’’-ਇਨ੍ਹਾਂ ਦੋਹਾਂ ਵਿਚ ਐਨਾ ਥੋੜਾ ਫਰਕ ਹੈ ਕਿ ਫਰਕ ਲਗਦਾ ਹੀ ਨਹੀਂ ਹੈ। ਇਹਦਾ ਕ੍ਰਿਆ ਰੂਪ *baptizo* (ਬੈਪਟਿਜ਼) ਹੈ, ਜਿਹਦਾ ਅਰਥ ਹੈ ‘‘ਡੁਬਾਉਣਾ’’ ਡੁਬਕੀ ਲਈ ਤੱਤ ਉਹਦੇ ਸੰਦਰਭ ਵਿਚ ਹੀ ਤੌਅ ਕੀਤਾ ਜਾਂਦਾ ਹੈ। ਰੂਪਕ ਦੇ ਤੌਰ 'ਤੇ (ਅਰਥਾਤ, ਅਲੰਕਾਰ ਦੀ ਭਾਸ਼ਾ ਵਿਚ), ਇਹ ਹਾਵੀ ਹੋ ਸਕਦਾ ਹੈ (ਉਦਾਹਰਣ ਲਈ, ਯਿਸੂ ਦੇ ਦੁੱਖਾਂ ਦਾ ਬਧਤਿਸਮਾ, ਮਰਕੁਸ 10:38, 39)।

**ਭਵਿੱਖਬਾਣੀ-ਵੇਖੋ ‘‘ਨਥੀ’’**

**ਮਸੀਹ-ਵੇਖੋ ‘‘ਖ੍ਰਿਸਟਸ’’**

**ਮਹਾਂਸਭਾ (sunedrion)**-ਸੁਨੇਡ੍ਰਿੰਨ ਮਿਸ਼ਨ ਸ਼ਬਦ ਹੈ ਜਿਹਦਾ ਅਰਥ ਹੈ ‘‘ਮਿਲ ਬੈਠਣਾ’’ ਸੁਨੇਡ੍ਰਿੰਨ ਨੂੰ ਕਈ ਵਾਰ ਪੰਚਾਇਤ ਨਾਲ ਵੀ ਜੋੜਿਆ ਜਾਂਦਾ ਹੈ ਜੋ ਬੈਠ ਕੇ ਨਿਆਂ ਕਰਦੀ ਸੀ (ਮੱਤੀ 10:17)। ਪਰ ਆਮ ਤੌਰ 'ਤੇ, ਨਵੇਂ ਨੇਮ ਵਿਚ ਇਹ ਸ਼ਬਦ ਯਹੂਦੀ ਮਹਾਸਭਾ (ਯਹੂਦੀ ‘‘ਸਰਵ-ਉੱਚ ਅਦਾਲਤ’’) ਲਈ ਵਰਤਿਆ ਜਾਂਦਾ ਸੀ। ਨਵੇਂ ਨੇਮ ਵਿਚ ਇਸ ਸਭਾ ਨੂੰ ‘‘ਇਸਰਾਏਲੀਆਂ ਦੀ ਸਾਰੀ ਪੰਚਾਇਤ’’ ਦਾ ਇਕੱਠਾ ਹੋਣਾ (ਰਸੂਲਾਂ ਦੇ ਕੰਮ 5:21) ਅਤੇ ‘‘ਬਜ਼ੁਰਗਾਂ’’ ਦੀ ਸਭਾ (ਰਸੂਲਾਂ ਦੇ ਕੰਮ 22:5) ਵੀ ਕਿਹਾ ਗਿਆ ਹੈ। ਇਤਿਹਾਸ ਵਿਚ ਸਨਹੇਡ੍ਰਿੰਨ ਸਭ ਤੋਂ ਪਹਿਲਾਂ ਇਕ ਸੰਸਥਾ ਦੇ ਰੂਪ ਵਿਚ 200 ਈ:ਪੂ: ਹੋਂਦ ਵਿਚ ਆਈ ਸੀ, ਜੋ ਯਹੂਦੀ ਕੌਮ ਦੇ ਅੰਦਰੂਨੀ ਮਾਮਲਿਆਂ ਨੂੰ ਵੇਖਦੀ ਸੀ। ਇਸ ਨੇ ਇਹ ਭੂਮਿਕਾ ਰੋਮ ਦੇ ਅਧੀਨ 66 ਈਸਵੀ ਤਕ ਨਿਭਾਈ ਜਦ ਅਜੇ ਯਹੂਦੀਆਂ ਨੇ ਗੋਮੀਆਂ ਦੇ ਖਿਲਾਫ਼ ਬਗਾਵਤ ਨਹੀਂ ਕੀਤੀ ਸੀ। ਰਵਾਇਤੀ ਤੌਰ 'ਤੇ, ਸਨਹੇਡ੍ਰਿੰਨ ਵਿਚ ਸੱਤਰ ਮੈਂਬਰ (ਉਹ ਆਪਣੇ ਆਪ ਨੂੰ ਮੂਸਾ ਦੀ ਸੱਤਰਾਂ ਦੀ ਸਭਾ ਦੇ ਇਤਿਹਾਸਕ ਵਾਰਸ ਮੰਨਦੇ ਸਨ, ਗਿਣਤੀ 11:10-25) ਅਤੇ ਇਨ੍ਹਾਂ ਵਿਚ ਇਕ ਮਹਾਯਾਜਕ ਹੁੰਦਾ ਸੀ, ਜੋ ਉਨ੍ਹਾਂ ਦੇ ਪ੍ਰਧਾਨ ਦੇ ਰੂਪ ਵਿਚ ਕੰਮ ਕਰਦਾ ਸੀ। ਮੈਂਬਰਾਂ ਦੀ ਬਹੁਗਿਣਤੀ ਸਦੂਕੀਆਂ ਵਿੱਚੋਂ ਹੁੰਦੀ ਸੀ (ਰਸੂਲਾਂ ਦੇ ਕੰਮ 5:17) (ਵੇਖੋ ‘‘ਸਦੂਕੀ’’), ਪਰ ਸਭਾ ਵਿਚ ਘੱਟ ਗਿਣਤੀ ਫਰੀਸੀਆ ਦਾ ਗੁੱਟ ਵੀ ਸ਼ਕਤੀਸ਼ਾਲੀ ਸੀ (ਬਹੁਤੇ ਗ੍ਰੰਥੀ ਫਰੀਸੀ ਹੀ ਹੁੰਦੇ ਸਨ) (ਵੇਖੋ ‘‘ਫਰੀਸੀ’’। ਸਭਾ ਦੇ ਲੋਕਾਂ ਦੀਆਂ ਹੋਰ ਜ਼ਿੰਮੇਵਾਰੀਆਂ ਵਿਚ, ਯਹੂਦੀ ਵਿਸ਼ਵਾਸ ਦੇ ਘੜਮ-ਚੌਪਰੀਆਂ ਵਾਲੀਆਂ ਜ਼ਿੰਮੇਵਾਰੀਆਂ ਸਨ (ਨਵੀਆਂ ਜ਼ਿੰਖਿਆਵਾਂ ਅਤੇ ਸਿਖਾਉਣ ਵਾਲਿਆਂ ਨੂੰ ਜਾਂਚਣਾ; ਵੇਖੋ ਵਿਵਸਥਾਸਾਰ 13)।

**ਮਾਰਾਨਾਥਾ (marana tha)**-‘‘ਮਾਰਾਨਾਥਾ’’ ਅਗਰੀ ਭਾਸ਼ਾ ਦੇ ਸ਼ਬਦਾਂ-‘‘ਪ੍ਰਭੂ’’ ਅਤੇ ‘‘ਆਉਣਾ’’ ਦਾ ਮੇਲ ਹੈ। ਇਸ ਨੂੰ ਇੰਜ (‘‘ਪ੍ਰਭੂ ਆ ਰਿਹਾ ਹੈ’’) ਜਾਂ ਫਿਰ ਲਗਾਤਾਰ ਦੁਆ ਦੇ ਰੂਪ ਵਿਚ (ਕਿ ‘‘ਹੇ ਪ੍ਰਭੂ, ਆ! ’’) ਵੀ ਕਿਹਾ ਜਾ ਸਕਦਾ ਹੈ।

**ਯਹੂਦੀ ਮੁਰੀਦ (proselytos)**-‘‘ਯਹੂਦੀ ਮੁਰੀਦ’’ ਲਈ ਅੰਗ੍ਰੇਜ਼ੀ ਸ਼ਬਦ ‘‘proselyte’’ ਦਾ ਸਬੰਧ ਯੂਨਾਨੀ ਸ਼ਬਦ *proserchomai* ਨਾਲ ਹੈ, ਜੋ ਉਪਸਰਗ *pro* (‘‘ਵੱਲ’’) ਨਾਲ *erchomai* (‘‘ਆਉਣਾ’’) ਨੂੰ ਮਿਲਾਉਂਦਾ ਹੈ। ਨਵੇਂ ਨੇਮ ਵਿਚ, ਇਹਦੀ ਵਰਤੋਂ ਉਨ੍ਹਾਂ ਪਰਾਈਆਂ ਕੌਮਾਂ ਲਈ ਹੋਈ ਹੈ ਜਿਨ੍ਹਾਂ ਨੇ ਯਹੂਦੀ ਧਰਮ ‘‘ਵੱਲ ਆ ਕੇ’’ ਉਸ ਨੂੰ ਕਬੂਲ ਕਰ ਲਿਆ। ਯਹੂਦੀ ਧਰਮ ਅਪਣਾਉਣ ਲਈ ਤਿੰਨ ਰਸਮਾਂ ਪੂਰੀਆਂ ਕਰਨੀਆਂ ਜ਼ਰੂਰੀ ਸਨ: (1) ਪੁਰਖਾਂ ਦੀ ਸੁਨਨ; (2) ਗਵਾਹਾਂ ਦੇ ਦਰਮਿਆਨ ਬਧਤਿਸਮਾ (ਡੁਬਕੀ); (3) ਕੁਰਬਾਨੀ ਚੜ੍ਹਾਉਣਾ (ਹੈਕਲ ਦੇ ਰਹਿਣ ਤਕ)। ਸੁਨਨ ਦੀ ਸ਼ਰਤ ਹੋਣ ਕਰਕੇ ਆਦਮੀਆਂ

ਦੇ ਮੁਕਾਬਲੇ ਜਿਆਦਾਤਰ ਔਰਤਾਂ ਯਹੂਦੀ ਧਰਮ ਅਪਣਾਉਂਦੀਆਂ ਸਨ। ਗੈਰ ਯਹੂਦੀਆਂ ਦੇ ਬਹੁਤ ਸਾਰੇ ਆਦਮੀ ‘ਪ੍ਰਮੇਸ਼ਵਰ ਦਾ ਭੈਅ’ ਰੱਖਣ ਵਾਲੇ ਸਨ- ਉਨ੍ਹਾਂ ਵਿੱਚੋਂ ਜੋ ਲੋਕ ਸੱਚੇ ਪ੍ਰਮੇਸ਼ਵਰ ਵਿਚ ਵਿਸ਼ਵਾਸ ਰੱਖਦੇ ਸਨ ਉਹ ਸਮਾਜ ਦੀਆਂ ਬੰਦਰੀਆਂ ਵਿਚ ਸ਼ਾਮਲ ਤਾਂ ਹੁੰਦੇ ਸਨ, ਪਰ ਯਹੂਦੀ ਧਰਮ ਨਹੀਂ ਅਪਣਾਉਂਦੇ ਸਨ।

**ਯਿਸੂ (Jesus, ਬੋਲਣ ਵਿਚ ‘ਯਾਸੋਸ’)**-ਇਹ ਕਹਿਣਾ ਆਮ ਗੱਲ ਹੈ ਕਿ ‘‘ਯਿਸੂ’’ ਦਾ ਮਤਲਬ ‘ਮੁਕਤੀ ਦਾਤਾ’ ਹੈ ਪਰ ਮੁਕਤੀ ਦਾਤਾ ਲਈ ਇਕ ਹੋਰ ਯੂਨਾਨੀ ਸ਼ਬਦ ਹੈ: ਸੋਟਰ (the soter)। ਜਦ ਫ਼ਰਿਸਤੇ ਨੇ ਯੂਸਫ਼ ਨੂੰ ਦੱਸਿਆ ਕਿ ‘ਤੂੰ ਉਹਦਾ ਨਾਮ ਯਿਸੂ [‘ਯਹੋਵਾਹ ਬਚਾਉਂਦਾ ਹੈ’] ਰੱਖੋ, ਕਿਉਂ ਜੋ ਉਹ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਵੇਗਾ’ (ਮੱਤੀ 1:21), ਤਾਂ ਫ਼ਰਿਸਤੇ ਦੇ ਕਹਿਣ ਤੋਂ ਭਾਵ ਸੀ ਕਿ ਯਿਸੂ ਹੀ ਯਹੋਵਾਹ ਹੈ। ਉਸ ਸਮੇਂ ਇਹ ਯੂਨਾਨੀ ਨਾਮ ਆਮ ਪ੍ਰਚਲਿਤ ਸੀ (ਕੁਲੁਸੀਆਂ 4:11; ਰਸੂਲਾਂ ਦੇ ਕੰਮ 13:6)। ਯੂਨਾਨੀ ਸ਼ਬਦ ‘ਯਿਸੂ’ ਇਬਰਾਨੀ ਨਾਮ ‘ਯਹੋਸ਼ੂਆ’ ਵਾਂਗ ਹੀ ਹੈ ਜਿਸ ਦਾ ਅਰਥ ਹੈ ‘‘ਯਹੋਵਾਹ ਬਚਾਉਂਦਾ ਹੈ।’’

**ਰਾਜ (basileia)**-ਯੂਨਾਨੀ ਸ਼ਬਦ ਦੇ ਅਨੁਵਾਦ ‘‘ਰਾਜ’’ ਦਾ ਅਰਥ ਹੈ ‘‘ਪੁਰੂਤਾ ਅਤੇ ਹਕੂਮਤ।’’ ਵਿਸ਼ੇਸ਼ ਅਰਥ ਵਿਚ ਵਰਤਣ ਤੇ, ਇਹ ਸ਼ਬਦ ਪ੍ਰਮੇਸ਼ਵਰ ਦੇ ਇਖਤਿਆਰ ਨੂੰ ਦੱਸਣ ਲਈ ਹੈ। ਪ੍ਰਮੇਸ਼ਵਰ ਹਰ ਕਿਸੇ ਤੇ ਹਕੂਮਤ ਕਰਦਾ ਹੈ, ਪਰ ਨਵੇਂ ਨੇਮ ਵਿਚ ‘‘ਰਾਜ’’ ਲੋਕਾਂ ਨੂੰ ਕਿਹਾ ਗਿਆ ਹੈ ਜਿਨ੍ਹਾਂ ਤੇ ਖੁਦਾ ਹਕੂਮਤ ਕਰਦਾ ਹੈ (ਯਾਨੀ ਜਿਨ੍ਹਾਂ ਨੇ ਉਸ ਦੇ ਇਖਤਿਆਰ ਵਿਚ ਆਪਣੇ ਆਪ ਨੂੰ ਦੇ ਦਿੱਤਾ ਹੈ)। ਕਈ ਵਾਰ ਕਲੀਸੀਆ ਨੂੰ ਰਾਜ ਕਿਹਾ ਗਿਆ ਹੈ (ਮੱਤੀ 16:18); ਕਈ ਵਾਰ ਇਹਦੇ ਲਈ ਸਵਰਗੀ ਰਾਜ ਵਰਤਿਆ ਗਿਆ ਹੈ (2 ਪਤਰਸ 1:11)। ਇਹਦਾ ਅਰਥ ‘‘ਪ੍ਰਮੇਸ਼ਵਰ ਦਾ’’ ਜਾਂ ‘‘ਸਵਰਗ ਦਾ’’ ਵਰਗੇ ਵਾਕਾਂ ਵਿੱਚ ਨੂੰ ਸੁਧਾਰ ਕੇ ਨਹੀਂ ਕੱਢਿਆ ਗਿਆ (ਇਹ ਸ਼ਬਦ ਇਕ ਦੂਜੇ ਦੇ ਬਦਲਵੇਂ ਰੂਪ ਵਿਚ ਵਰਤੇ ਜਾਂਦੇ ਹਨ) ਸਗੋਂ ਸੰਦਰਭ ਵਿਚ ਤੈਅ ਕੀਤਾ ਜਾਂਦਾ ਹੈ। ਰਸੂਲਾਂ ਦੇ ਕੰਮ ਵਿਚ, ਲੁਕਾ ਨੇ ਕਲੀਸੀਆ ਨੂੰ ਵੀ ‘‘ਰਾਜ’’ ਕਿਹਾ ਹੈ, ਪਰ ਇਕ ਵਾਰ ਉਹਨੇ ਸਵਰਗ ਲਈ ਵੀ ‘‘ਰਾਜ’’ ਸ਼ਬਦ ਦੀ ਵਰਤੋਂ ਕੀਤੀ ਹੈ (ਰਸੂਲਾਂ ਦੇ ਕੰਮ 14:22)।

**ਰਸੂਲ (apostolos)**-ਰਸੂਲ ਲਈ ਅੰਗ੍ਰੇਜ਼ੀ ਦਾ ਸ਼ਬਦ ‘‘ਅਪੋਸਟਲ’’ ਯੂਨਾਨੀ ਸ਼ਬਦ ਦਾ ਬਦਲਵਾਂ ਰੂਪ ਹੈ। ਇਹ ਦੋ ਸ਼ਬਦਾਂ ਅਧੋ (ਯੂਨਾਨੀ ਉਪਸਰਗ ਜਿਹਦਾ ਅਰਥ ਹੈ ‘‘ਭੇਜਣਾ’’) ਅਤੇ ਸਟੈਲੋ ਦੇ ਇਕ ਰੂਪ (ਜਿਹਦਾ ਅਰਥ ਹੈ ‘‘ਭੇਜਣਾ’’) ਦਾ ਮੇਲ ਹੈ। ਰਸੂਲ ਦਾ ਮੂਲ ਅਰਥ ਹੈ (ਬਾਹਰ ਜਾਂ ਤੋਂ) ‘‘ਭੇਜਿਆ ਹੋਇਆ’’ ਯਾਨੀ ਦੂਤ। ਬਾਈਬਲ ਦੇ ਕਈ ਹੋਰ ਸ਼ਬਦਾਂ ਵਾਂਗ ਹੀ ‘‘ਰਸੂਲ’’ ਨੂੰ ਵੀ ਵਿਸ਼ੇਸ਼ ਅਰਥ ਅਤੇ ਆਮ ਅਰਥ ਵਿਚ ਲਿਆ ਜਾ ਸਕਦਾ ਹੈ। ਇਸ ਸ਼ਬਦ ਨੂੰ ਖਾਸ ਤੌਰ ਤੇ ਉਨ੍ਹਾਂ ਬਾਰ੍ਥਾਂ (ਅਤੇ ਪੌਲਸ) ਲਈ ਵਰਤਿਆ ਜਾ ਸਕਦਾ ਹੈ ਜਿਨ੍ਹਾਂ ਨੂੰ ਯਿਸੂ ਨੇ ਭੇਜਿਆ, ਜਾਂ ਇਸ ਨੂੰ ਸਧਾਰਣ ਅਰਥ ਵਿਚ ਕਿਸੇ ਲਈ ਵੀ ਜਿਹਨੂੰ ‘‘ਭੇਜਿਆ ਗਿਆ’’ ਹੋਵੇ, ਵਰਤਿਆ ਜਾ ਸਕਦਾ ਹੈ। ਰਸੂਲਾਂ ਦੇ ਕੰਮ ਦੀ ਕਿਤਾਬ ਵਿਚ, ਲੁਕਾ ਨੇ ਇਸ ਸ਼ਬਦ ਦੀ ਜਿਆਦਾ ਵਰਤੋਂ ਬਾਰ੍ਥਾਂ ਚੇਲਿਆਂ ਲਈ ਹੀ ਕੀਤੀ ਹੈ। ਪਰ ਕਦੇ ਕਦੇ ਉਹਨੇ ਇਸ ਸ਼ਬਦ ਦੀ ਵਰਤੋਂ ਸਧਾਰਣ ਅਰਥਾਂ ਵਿਚ ਵੀ ਕੀਤੀ ਹੈ। ਉਦਾਹਰਣ ਲਈ, ਰਸੂਲਾਂ ਦੇ ਕੰਮ 14:14 ਵਿਚ ਬਰਨਬਾਸ ਨੂੰ ਰਸੂਲ ਕਿਹਾ ਗਿਆ। ਉਹਨੂੰ ਸੀਰੀਆ ਦੇ ਅੰਤਾਕੀਆ ਦੀ ਕਲੀਸੀਆ ਵੱਲੋਂ ਭੇਜਿਆ ਗਿਆ ਸੀ (ਰਸੂਲਾਂ ਦੇ ਕੰਮ 13:1-3)। ‘‘ਰਸੂਲ’’ ਦੀ ਸਧਾਰਣ

ਵਰਤੋਂ ਦੇ ਹੋਰ ਹਵਾਲਿਆਂ ਨੂੰ ਵੇਖਣ ਲਈ ਰੋਮੀਆਂ 16: 7; 2 ਭੁਰਿੰਬੀਆਂ 8: 23; ਡਿਲਿੱਪੀਆਂ 2: 25 ਪੜ੍ਹੋ (ਕਿਤੇ ਕਿਤੇ ਇਹਦਾ ਅਨੁਵਾਦ ‘‘ਰਸੂਲ’’ ਅਤੇ ਕਿਤੇ ਕਿਤੇ ‘‘ਦੂਤ’’ ਹੈ)। ਅੱਜ ਅਸੀਂ ਆਮ ਤੌਰ ਤੇ ਕਲੀਸੀਆ ਵੱਲੋਂ ਭੇਜੇ ਕਿਸੇ ਆਦਮੀ ਲਈ ਲਾਤੀਨੀ ਭਾਸ਼ਾ ਦੇ ‘‘ਮਿਸ਼ਨਰੀ’’ ਸ਼ਬਦ ਦੀ ਵਰਤੋਂ ਕਰਦੇ ਹਾਂ; ਮਿਸ਼ਨਰੀ ਦਾ ਅਰਥ ‘‘ਰਸੂਲ’’ ਵਾਂਗ ਹੀ ਹੈ।